

Visit of Minister of State for External Affairs, Dr. Rajkumar Ranjan Singh to Jakarta, Indonesia

August 27, 2022

ਵਿਦੇਸ਼ ਰਾਜ ਮੰਤਰੀ ਡਾ: ਰਾਜਕੁਮਾਰ ਰੰਜਨ ਸਿੰਘ ਦਾ ਜਕਾਰਤਾ ਤੇ ਇੰਡੋਨੇਸ਼ੀਆ ਦਾ ਦੌਰਾ

27 ਅਗਸਤ, 2022

ਵਿਦੇਸ਼ ਮਾਮਲੇ ਅਤੇ ਸਿੱਖਿਆ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ 28-29 ਅਗਸਤ, 2022 ਨੂੰ ਜਕਾਰਤਾ (ਇੰਡੋਨੇਸ਼ੀਆ) ਵਿੱਚ ਆਸੀਆਨ ਸਕੱਤਰੇਤ ਦੇ ਅਧਿਕਾਰਤ ਦੌਰੇ 'ਤੇ ਜਾਣਗੇ। ਇਹ ਉਨ੍ਹਾਂ ਵੱਲੋਂ ਆਸੀਆਨ ਸਕੱਤਰੇਤ ਅਤੇ ਇੰਡੋਨੇਸ਼ੀਆ ਦੀ ਪਹਿਲੀ ਯਾਤਰਾ ਹੋਵੇਗੀ। ਇਸ ਦੌਰੇ ਦੌਰਾਨ ਆਸੀਆਨ ਸਕੱਤਰੇਤ ਵਿਖੇ ਆਪਣੇ ਰੁਝੇਵਿਆਂ ਤੋਂ ਛੁੱਟ ਰਾਜ ਮੰਤਰੀ ਭਾਰਤੀ ਪਰਵਾਸੀ ਸਮੁਦਾਏ ਨਾਲ ਦੁਵੱਲੇ ਸਬੰਧਾਂ ਅਤੇ ਜੁੜਾਅ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਵੀ ਕਰਨਗੇ।

ਆਪਣੇ ਦੌਰੇ ਦੌਰਾਨ ਰਾਜ ਮੰਤਰੀ ਆਸੀਆਨ-ਭਾਰਤ ਸੰਵਾਦ ਸਬੰਧਾਂ ਦੀ 30ਵੀਂ ਵਰ੍ਹੇਗੰਢ ਦੇ ਜਸ਼ਨਾਂ 'ਚ ਹਿੱਸਾ ਲੈਣ ਤੋਂ ਛੁੱਟ ਆਸੀਆਨ ਦੇ ਸਕੱਤਰ ਜਨਰਲ ਸ਼੍ਰੀਮਾਨ ਲਿਮ ਜੌਕ ਹੋਈ ਨਾਲ ਮਿਲਕੇ ਆਸੀਆਨ-ਇੰਡੀਆ ਨੈੱਟਵਰਕ ਆਫ ਯੂਨੀਵਰਸਿਟੀ (AINU) ਦਾ ਉਦਘਾਟਨ ਕਰਨਗੇ। AINU ਦਾ ਐਲਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ 2018 ਵਿੱਚ ASEAN-ਭਾਰਤ ਯਾਦਗਾਰੀ ਸਿਖਰ ਸਮੇਲਨ ਦੌਰਾਨ ਕੀਤਾ ਗਿਆ ਸੀ, ਜੋ ਭਾਰਤ ਅਤੇ ASEAN ਦੇਸ਼ਾਂ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਸੰਘ ਦੇ ਰੂਪ ਵਿੱਚ ਕੰਮ ਕਰੇਗੀ, ਜੋ ਭਾਰਤ ਅੰਦਰ ਅਕਾਦਮਿਕ ਅਤੇ ਖੋਜ ਸੰਸਥਾਵਾਂ ਅਤੇ ASEAN ਮੈਂਬਰਾਂ ਵਿਚਕਾਰ ਸਾਂਝੇਦਾਰੀ ਦੁਆਰਾ ਗਿਆਨ ਪੂੰਜੀ ਦਾ ਕੋਰ ਨੈੱਟਵਰਕ ਤਿਆਰ ਕਰੇਗੀ। AINU ਨੂੰ ਨਾਲੰਦਾ ਯੂਨੀਵਰਸਿਟੀ ਅਤੇ ਆਸੀਆਨ ਯੂਨੀਵਰਸਿਟੀ ਨੈੱਟਵਰਕ ਦੁਆਰਾ ਕ੍ਰਮਵਾਰ ਭਾਰਤ ਅਤੇ ਆਸੀਆਨ ਦੁਆਰਾ ਬਨਾਇਆ ਜਾ ਰਿਹਾ ਹੈ।

ਇਸ ਸਾਂਝੇਦਾਰੀ ਦੇ ਚੌਥੇ ਦਹਾਕੇ ਵਿੱਚ ਦਾਖਲ ਹੋਣ ਦੇ ਮੌਕੇ ਵਿਦੇਸ਼ ਰਾਜ ਮੰਤਰੀ ਆਸੀਆਨ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕਰਨਗੇ, ਜਿਸ ਵਿੱਚ ਵਿਦਿਅਕ ਅਤੇ ਲੋਕ-ਪੱਧਰੀ ਸੰਪਰਕ ਵਧਾਉਣਾ, ਸੰਸਥਾਗਤ ਸਬੰਧ ਬਣਾਉਣਾ ਅਤੇ ਆਸੀਆਨ-ਭਾਰਤ ਭਾਈਵਾਲੀ ਨੂੰ ਅੱਗੇ ਵਧਾਉਣਾ ਸ਼ਾਮਲ ਹੈ।

ਨਵੀਂ ਦਿੱਲੀ

27 ਅਗਸਤ, 2022

DISCLAIMER: This is an approximate translation. The original is available in English on MEA's website and may be referred to as the official press release.